



# ਇਸ ਸਤੰਬਰ ਵਾਪਸਿ ਸਕੂਲ ਜਾਣ ਲਈ ਤਿਆਰ ਹੋ ਜਾਓ



ਬੱਸਾਂ, ਟਰੇਨਾਂ ਅਤੇ ਟਰੈਮ ਚੱਲ ਰਹੇ ਹਨ ਪਰ ਇਨ੍ਹਾਂ ਵਿੱਚ ਯਾਤਰਾ ਕਰਨ ਵਾਲਿਆਂ ਦੀ ਸੰਖਿਆ ਘਟਾ ਦਿੱਤੀ ਗਈ ਹੈ



ਆਪਣੇ ਅਤੇ ਦੂਜਿਆਂ ਵਿਚਕਾਰ ਦੂਰੀ ਬਣਾਏ ਰੱਖੋ



ਜੇਕਰ ਤੁਸੀਂ 11 ਸਾਲ ਤੋਂ ਵੱਡੇ ਹੋ ਅਤੇ ਤੁਹਾਨੂੰ ਛੋਟ ਨਹੀਂ ਦਿੱਤੀ ਗਈ ਹੈ ਤਾਂ ਕਿਰਪਾ ਕਰਕੇ ਚਹਿਰੇ ਨੂੰ ਢੱਕ ਕੇ ਰੱਖੋ



ਹੈਂਡ ਸੈਨੀਟਾਇਜ਼ਰ ਨਾਲ ਰੱਖੋ ਅਤੇ ਯਾਤਰਾ ਤੋਂ ਪਹਿਲਾਂ ਅਤੇ ਬਾਅਦ ਵਿੱਚ ਆਪਣੇ ਹੱਥ ਧੋਵੋ



ਟਿਕਟਾਂ ਲਈ ਐਡਵਾਂਸ ਵਿੱਚ ਅਦਾਇਗੀ ਕਰੋ ਜਾਂ ਅਦਾਇਗੀ ਦਾ ਇੱਕ ਸੰਪਰਕ ਰਹਿਤ ਤਰੀਕਾ ਚੁਣੋ



ਸੇਵਾ ਵਿਅਸਤ ਹੋ ਸਕਦੀ ਹੈ, ਇਸ ਲਈ ਪਹਿਲਾਂ ਤੋਂ ਯੋਜਨਾ ਬਣਾਓ ਅਤੇ ਆਪਣੀ ਯਾਤਰਾ ਨੂੰ ਵਧੇਰੇ ਸਮਾਂ ਦਿਓ



ਛੋਟੀ ਦੂਰੀ ਉੱਤੇ ਜਾਣ ਲਈ ਸਾਈਕਲਿੰਗ ਜਾਂ ਚੱਲ ਕੇ ਜਾਣ ਦੀ ਚੋਣ ਕਰੋ



ਜੇਕਰ ਡਰਾਇਵਿੰਗ ਕਰ ਰਹੇ ਹੋ ਤਾਂ ਕੁੱਝ ਗਲੀਆਂ ਛੱਡਕੇ ਉਤਾਰਨ ਦੀ ਕੋਸ਼ਿਸ਼ ਕਰੋ।

ਯਾਤਰਾ ਕਰਨ ਸਮੇਂ ਦਿਆਲੂ, ਸਾਂਤ ਰਹੋ ਅਤੇ ਸੁਰੱਖਿਅਤ ਰਹੋ।  
ਤੁਹਾਨੂੰ ਗਤੀਸੀਲ ਰੱਖਣ ਲਈ ਅਸੀਂ ਜੋ ਕਰ ਸਕਦੇ ਹਾਂ ਅਸੀਂ ਕਰ ਰਹੇ ਹਾਂ।

ਪਹਿਲਾਂ ਤੋਂ ਯੋਜਨਾ ਬਣਾਓ ਅਤੇ ਇੱਥੇ  
[wmnetwork.co.uk/schooltravel](http://wmnetwork.co.uk/schooltravel) ਤਿਆਰ ਰਹੋ